

# ਬਿਹਤਰ ਊਰਜਾ ਯੋਜਨਾ ਦੀ ਚੋਣ ਕਰਨਾ



ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਊਰਜਾ ਵਾਸਤੇ ਬਹੁਤ ਜ਼ਿਆਦਾ ਭੁਗਤਾਨ ਨਹੀਂ ਕਰ ਰਹੇ ਹੋ

ਊਰਜਾ ਦੇ ਪ੍ਰਚੂਨ ਵਿਕਰੇਤਾਵਾਂ ਦੀਆਂ ਬਹੁਤ ਸਾਰੀਆਂ ਵੱਖ-ਵੱਖ ਯੋਜਨਾਵਾਂ ਹੁੰਦੀਆਂ ਹਨ, ਜਿੰਨ੍ਹਾਂ ਵਿੱਚੋਂ ਹਰੇਕ ਦੀਆਂ ਤੁਹਾਡੇ ਘਰ ਨੂੰ ਊਰਜਾ ਪ੍ਰਦਾਨ ਕਰਵਾਉਣ ਵਾਸਤੇ ਵੱਖ-ਵੱਖ ਕੀਮਤਾਂ ਹੁੰਦੀਆਂ ਹਨ। ਤੁਸੀਂ ਇਕ ਸਸਤੀ ਊਰਜਾ ਯੋਜਨਾ ਵੱਲ ਜਾ ਕੇ ਹਰ ਸਾਲ ਸੈਂਕੜੇ ਡਾਲਰ ਦੀ ਬੱਚਤ ਕਰ ਸਕਦੇ ਹੋ।

## ਸਰਵੋਤਮ ਪੇਸ਼ਕਸ਼

ਜੇ Victorian Energy Compare ਵਾਲੀ ਵੈੱਬਸਾਈਟ ਦੀ ਵਰਤੋਂ ਕਰਨ ਲਈ ਤੁਹਾਡੀ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਆਪਣੇ ਊਰਜਾ ਦੇ ਪ੍ਰਚੂਨ ਵਿਕਰੇਤਾ ਨੂੰ ਫੋਨ ਕਰ ਸਕਦੇ ਹੋ ਅਤੇ ਉਹਨਾਂ ਨੂੰ ਤੁਹਾਡੀ ਬਦਲੀ ਕਰਕੇ 'ਸਰਵੋਤਮ ਪੇਸ਼ਕਸ਼' ਕਰਨ ਲਈ ਕਹਿ ਸਕਦੇ ਹੋ। 'ਸਰਵੋਤਮ ਪੇਸ਼ਕਸ਼' ਤੁਹਾਡੇ ਪਰਿਵਾਰ ਵਾਸਤੇ ਸਭ ਤੋਂ ਸਸਤੀ ਊਰਜਾ ਯੋਜਨਾ ਹੈ ਜਿਸ ਦੀ ਪੇਸ਼ਕਸ਼ ਤੁਹਾਡਾ ਵਰਤਮਾਨ ਊਰਜਾ ਦੇ ਪ੍ਰਚੂਨ ਵਿਕਰੇਤਾ ਕਰਦਾ ਹੈ।

ਵਿਕਟੋਰੀਆ ਵਿੱਚ ਕਾਨੂੰਨਾਂ ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਸਸਤੀ ਯੋਜਨਾ 'ਤੇ ਪੈਸੇ ਦੀ ਬੱਚਤ ਕਰ ਸਕਦੇ ਹੋ ਤਾਂ ਊਰਜਾ ਕੰਪਨੀਆਂ ਨੂੰ ਤੁਹਾਡੇ ਬਿੱਲ 'ਤੇ ਤੁਹਾਨੂੰ ਲਾਜ਼ਮੀ ਤੌਰ 'ਤੇ ਦੱਸਣਾ ਚਾਹੀਦਾ ਹੈ। ਤੁਹਾਡੇ ਪ੍ਰਚੂਨ ਵਿਕਰੇਤਾ ਦੀ 'ਸਰਵੋਤਮ ਪੇਸ਼ਕਸ਼' ਨੂੰ ਹਰ 3 ਮਹੀਨਿਆਂ ਬਾਅਦ ਤੁਹਾਡੇ ਊਰਜਾ ਬਿੱਲ ਦੇ ਪਹਿਲੇ ਸਫ਼ੇ ਵਿੱਚ ਸ਼ਾਮਲ ਕੀਤਾ ਜਾਵੇਗਾ, ਇਕ ਅਜਿਹੇ ਖਾਨੇ ਦੀ ਤਲਾਸ਼ ਕਰੋ ਜਿਸ 'ਤੇ ਲਿਖਿਆ ਹੋਵੇ ਕਿ 'ਕੀ ਤੁਸੀਂ ਕਿਸੇ ਹੋਰ ਯੋਜਨਾ 'ਤੇ ਪੈਸੇ ਬਚਾ ਸਕਦੇ ਹੋ'।

## ਵਿਕਟੋਰੀਅਨ ਡਿਫੋਲਟ ਪੇਸ਼ਕਸ਼ (Victorian Default Offer)

ਵਿਕਟੋਰੀਅਨ ਡਿਫੋਲਟ ਪੇਸ਼ਕਸ਼ ਬਿਜਲੀ ਦੀ ਸਰਲ ਅਤੇ ਵਾਜਬ ਕੀਮਤ ਹੈ ਜਿਸ ਨੂੰ ਹਰ ਸਾਲ ਵਿਕਟੋਰੀਆ ਦੀ ਸਰਕਾਰ ਵੱਲੋਂ ਤੈਅ ਕੀਤਾ ਜਾਂਦਾ ਹੈ, ਨਾ ਕਿ ਊਰਜਾ ਦੇ ਪ੍ਰਚੂਨ ਵਿਕਰੇਤਾਵਾਂ ਵੱਲੋਂ। ਵਿਕਟੋਰੀਅਨ ਡਿਫੋਲਟ ਪੇਸ਼ਕਸ਼, ਵਿਕਟੋਰੀਆ ਦੇ ਘਰਾਂ ਅਤੇ ਛੋਟੇ ਕਾਰੋਬਾਰ ਦੇ ਮਾਲਕਾਂ ਨੂੰ ਬਿਜਲੀ ਵਾਸਤੇ ਵਾਜਬ ਕੀਮਤ ਪ੍ਰਦਾਨ ਕਰਵਾਉਂਦੀ ਹੈ ਜੇਕਰ ਉਹ ਕੋਈ ਬੇਹਤਰ ਊਰਜਾ ਯੋਜਨਾ ਲੱਭਣ ਦੇ ਅਯੋਗ ਹਨ ਜਾਂ ਇਸ ਦੀ ਇੱਛਾ ਨਹੀਂ ਕਰਦੇ ਹਨ।

## ਵਿਕਟੋਰੀਅਨ ਊਰਜਾ ਤੱਥ ਸ਼ੀਟਾਂ

ਜੇ ਤੁਸੀਂ ਕਿਸੇ ਊਰਜਾ ਦੀ ਯੋਜਨਾ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ, ਭਾਵੇਂ ਇਹ ਤੁਹਾਡੀ ਵਰਤਮਾਨ ਯੋਜਨਾ ਹੋਵੇ ਜਾਂ ਜਿਸ ਵਿੱਚ ਤੁਸੀਂ ਬਦਲਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਊਰਜਾ ਪ੍ਰਚੂਨ ਵਿਕਰੇਤਾਵਾਂ ਨੂੰ ਯੋਜਨਾ ਦੀ ਊਰਜਾ ਤੱਥ ਸ਼ੀਟ ਡਾਕ ਰਾਹੀਂ ਭੇਜਣ ਲਈ ਕਹਿ ਸਕਦੇ ਹੋ। ਇਹ ਤੱਥ ਸ਼ੀਟ ਤੁਹਾਨੂੰ ਉਸ ਊਰਜਾ ਯੋਜਨਾ ਬਾਰੇ ਆਸਾਨੀ ਨਾਲ ਸਮਝਣ-ਯੋਗ ਜਾਣਕਾਰੀ ਪ੍ਰਦਾਨ ਕਰਵਾਵੇਗੀ, ਜਿਵੇਂ ਕਿ ਲਾਗਤ, ਕੀ ਸਮੇਂ ਸਿਰ ਭੁਗਤਾਨ ਕਰਨ ਨਾਲ ਛੋਟ ਮਿਲਦੀ ਹੈ, ਅਤੇ ਇਕਰਾਰਨਾਮੇ ਦੀ ਮਿਆਦ।

ਆਪਣੇ ਊਰਜਾ ਦੇ ਪ੍ਰਚੂਨ ਵਿਕਰੇਤਾ ਨੂੰ ਬਦਲੀ ਕਰਕੇ ਉਹਨਾਂ ਦੀ 'ਸਰਵੋਤਮ ਪੇਸ਼ਕਸ਼' 'ਤੇ ਆਉਣ ਲਈ ਕਿਵੇਂ ਕਹਿਣਾ ਹੈ

### ਇਸ ਤੋਂ ਪਹਿਲਾਂ ਕਿ ਤੁਸੀਂ ਫੋਨ ਕਰੋ:

ਯਕੀਨੀ ਬਣਾਓ ਕਿ ਤੁਹਾਡੇ ਕੋਲ ਹੇਠ ਲਿਖੀਆਂ ਚੀਜ਼ਾਂ ਹਨ:

- ਹਾਲ ਹੀ ਵਿੱਚ ਆਇਆ ਬਿਜਲੀ ਜਾਂ ਗੈਸ ਦਾ ਬਿੱਲ

### ਕੀ ਦੁਭਾਸ਼ੀਏ ਦੀ ਲੋੜ ਹੈ?

ਤੁਹਾਡੇ ਊਰਜਾ ਬਿੱਲ ਵਿੱਚ ਮੁਫਤ ਦੁਭਾਸ਼ੀਆ ਸੇਵਾ ਵਾਸਤੇ ਜਾਣਕਾਰੀ ਸ਼ਾਮਲ ਹੋਵੇਗੀ।



### ਜਦੋਂ ਤੁਸੀਂ ਫੋਨ ਕਰਦੇ ਹੋ:

ਆਪਣੇ ਊਰਜਾ ਦੇ ਪ੍ਰਚੂਨ ਵਿਕਰੇਤਾ ਨੂੰ ਦੱਸੋ:

"ਮੇਰਾ ਬਿੱਲ ਕਹਿੰਦਾ ਹੈ ਕਿ ਮੈਂ ਇਕ ਹੋਰ ਊਰਜਾ ਯੋਜਨਾ ਨਾਲ ਪੈਸੇ ਦੀ ਬੱਚਤ ਕਰ ਸਕਦਾ ਹਾਂ। ਕੀ ਤੁਸੀਂ ਮੈਨੂੰ ਇਸ ਸਰਵੋਤਮ ਪੇਸ਼ਕਸ਼ ਵਿੱਚ ਪਾ ਸਕਦੇ ਹੋ"

ਜਦ ਤੁਸੀਂ ਫੋਨ ਉੱਤੇ ਮੌਜੂਦ ਹੁੰਦੇ ਹੋ ਤਾਂ ਊਰਜਾ ਦਾ ਪ੍ਰਚੂਨ ਵਿਕਰੇਤਾ ਤੁਹਾਡੀ ਯੋਜਨਾ ਨੂੰ ਬਦਲ ਕੇ 'ਸਰਵੋਤਮ ਪੇਸ਼ਕਸ਼' ਵਿੱਚ ਕਰ ਦੇਵੇਗਾ। ਫੇਰ ਤੁਸੀਂ ਉਸ ਊਰਜਾ ਵਾਸਤੇ ਸਸਤੀਆਂ ਕੀਮਤਾਂ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਵੋਗੇ ਜੋ ਤੁਸੀਂ ਆਪਣੇ ਘਰ ਵਿੱਚ ਵਰਤਦੇ ਹੋ।